

### VARDHMAN TEXTILES LIMITED

CHANDIGARH ROAD LUDHIANA-141010, PUNJAB T: +91-161-2228943-48 F: +91-161-2601 048 E: secretarial.lud@vardhman.com

#### Ref. VTXL:SCY:FEB:2023-24

#### Dated: 10-Feb-2024

BSE Limited,	The National Stock Exchange of India Ltd,
New Trading Ring,	Exchange Plaza, Bandra-Kurla Complex,
Rotunda Building, P.J. Towers,	Bandra (East),
Dalal Street, MUMBAI-400001.	MUMBAI-400 051
Scrip Code: 502986	Scrip Code: VTL

#### Sub: Newspaper publication of Postal Ballot Notice.

Dear Sir/Madam,

Pursuant to Regulation 47 of the SEBI (Listing Obligations and Disclosure Requirements) Regulations, 2015, please find enclosed herewith copy of the Postal Ballot Notice published in "Business Standard" and "Desh Sewak" on 10<sup>th</sup> February, 2024.

This is for your information and records.

Thanking you, FOR VARDHMAN TEXTILES LIMITED

(SANJAY GUPTA) COMPANY SECRETARY

YARNS | FABRICS | GARMENTS | THREADS | FIBRES | STEELS



#### **BANNARI AMMAN SPINNING MILLS LIMITED**

Regd. Office : 252, Mettupalayam Road, Coimbatore – 641 043. Phone : 0422-2435555, Website : www.bannarimills.com E-mail : shares@bannarimills.com CIN : L17111TZ1989PLC002476

NOTICE OF POSTAL BALLOT AND REMOTE E-VOTING INFORMATION

Members are hereby given that pursuant to, the provisions of Section 110 and all other applicable provisions, if any, of the Companies Act ('the Act"), read together with Rules 20 and 22 of the Companies (Management and Administration) Rules, 2014 (including any statutory modification(s) or re-enactment(s) thereof, for the time being in force) ("Rules"), Regulation 44 of the Securities and Exchange Board of India (Listing Obligations and Disclosure Requirements) Regulations, 2015 (the "SEBI Listing Regulations"), General Circular Nos. 14/2020 dated April 08, 2020, 17/2020 dated April 13, 2020, 20/2020 dated May 05, 2020, 22/2020 dated June 15, 2020, 33/2020 dated September 28, 2020, 39/2020 dated December 31, 2020, 10/2021 dated June 23, 2021, 20/2021 dated December 08, 2021, 3/2022 dated May 05, 2022 and 11/2022 dated December 28, 2022, issued by the Ministry of Corporate Affairs, Government of India ("MCA Circulars"), Secretarial Standard on General Meetings ("SS-2") issued by the Institute of Company Secretaries of India, and any other applicable law, rules and regulations (including any statutory modification(s) or reenactment(s) thereof, for the time being in force), the Company has on Friday, February 9, 2024 sent the electronic copies of Notice of Postal Ballot along with Explanatory Statement to all Members of the Company, who have registered their e-mail address with the Company/ Depositories as on Wednesday, February 7, 2024 being the cut-off date for seeking the approval of the Members, in respect of the Special and Ordinary Resolutions contained in the Notice of Postal Ballot dated February 7, 2024 by voting through electronic means ("remote e-voting") only.

-	
S. No	Agenda Items
1	Increase of Authorised Share Capital and alteration in the Capital Clause of the Memorandum of Association of the Company (Ordinary Resolution)
2	Alteration in Object Clause of the Memorandum of Association (Special Resolution)
3	Approval for disinvestment in the equity shares of Material Subsidiary VIZ.,

Young Brand Apparel Private Limited (Special Resolution)

Pursuant to Rule 22(5) of the Rules, the Board of Directors of the Company have appointed CS R Dhanasekaran, Practicing Company Secretary (Membership Number FCS: 7070; COP: 7745) as the Scrutinizer for conducting the postal ballot (e-voting process) in a fair and transparent manner. In accordance with the provisions of the MCA Circulars, Members can vote only through the remote e-voting process. Members whose names appear on the Register of Members/List of Beneficial Owners as on Wednesday, February 7, 2024 may cast their vote through e-voting only and a person who is not a Member as on the Cut-off date shall treat this Notice for information purpose only. The physical copies of the Notice, postal ballot forms and pre-paid Business Reply Envelopes are not being sent to Members for this Postal Ballot. Members are requested to provide their assent or dissent through e-voting only.

The Company has appointed Link Intime India Private Limited for facilitating e-voting to enable the members to cast their votes electronically (hereinafter referred to as the "Remote e-voting"). Members are requested to note that e-voting period commences on Saturday, February 10, 2024 at 10.00 A.M. and ends on Sunday, March 10, 2024 at 5:00 P.M. The remote e-voting module shall be disabled thereafter.

Members may please note that the Postal Ballot Notice is available on the Company's website at www.bannarimills.com , website of the Stock Exchange i.e. BSE Limited at www.bseindia.com, National Stock Exchange of India Limited at www.nseindia.com and on the website of LINKINTIME https://instavote.linkintime.co.in. Members who have not received the Postal Ballot Notice may download it from the above-mentioned websites. The result of the Postal Ballot will be declared not later than 2 (Two) working days of the conclusion of the Postal Ballot. The results of the Postal Ballot shall be posted on the Company's website viz. www.bannarimills.com and on LINKINTIME https://instavote.linkintime.co.in besides communicating to the BSE Limited and National Stock Exchange of India Limited where the shares of the Company are listed.

If you have any queries or issues regarding e-voting from the LINKINTIME i.e InstaVote e-Voting System, you can write an email to enotices@linkintime.co.in or contact at Tel: 022 – 4918 6000. All grievances connected with the facility for voting by electronic means may be addressed to M/s. Link Intime India Private Limited, Surya 35, May flower Avenue, Behind Senthil Nagar, Sowripalayam Road, Coimbatore 641028.

For BANNARI AMMAN SPINNING MILLS LIMITED N KRISHNARAJ Company Secretary ACS 20472 Emamiliated CIN No. : L63993WB1983PLC036030

Regd. Office : 687, Anandapur, Emami Tower, E.M. Bypass, Kolkata 700 107 Website: www.emamiltd.in

UNAUDITED CONSOLIDATED FINANCIAL RESULTS FOR THE QUARTER & NINE MONTH ENDED 31ST DECEMBER, 2023

		Consolidated								
S.N.	Particulars	C	uarter Ende	d	Nine Mon	Year Ended				
0.14.	i ditionară	Unaudited	Unaudited	Unaudited	Unaudited	Unaudited	Audited			
			30.09.2023	31.12.2022	31.12.2023	31.12.2022	31.03.2023			
1	Revenue from Operations	99,632	86,487	98,272	2,68,685	2,56,978	3,40,573			
2	Earnings before share of loss of associates, Exceptional items,									
	Interest, Depreciation & Amortisation and Tax	33,158	24,478	30,111	77,465	71,813	93,169			
3	Profit before share of loss of associates, Exceptional items & Tax	28,306	19,644	25,210	62,965	52,883	67,705			
4	Profit After Tax (PAT)	26,065	17,999	23,297	57,739	48,579	62,741			
5	Total Comprehensive Income for the period/ Year	24,869	19,115	21,103	58,122	46,183	57,302			
6	Equity Share Capital	4,365	4,365	4,412	4,365	4,412	4,412			
7	Reserves (excluding Revaluation Reserve)						2,25,868			
8	Earnings Per Share (of Rs 1 each)									
	Basic :	5.92	4.09	5.37	13.14	11.22	14.50			
	Diluted:	5.92	4.09	5.37	13.14	11.22	14.50			

NOTES :

1 The above results have been reviewed by the Audit Committee and approved by the Board of Directors at their respective meetings held on February 09, 2024 2 Information on Standalone figures for the Quarter & Nine Months ended 31st December, 2023 -

		Quarter Ended		Nine Mo	Year Ended	
Particulars	31.12.2023	30.09.2023	31.12.2022	31.12.2023	31.12.2022	31.03.2023
(i) Revenue from operation ( Rs in Lacs)	81,306	70,120	83,555	2,21,214	2,20,888	2,90,683
(ii) PAT (Rs in Lacs)	24,904	16,358	22,462	54,164	46,486	57,350
(iii) Basic & Diluted EPS (Rs)	5.71	3.75	5.09	12.39	10.54	13.00

The Standalone Financial Results are being forwarded to the Stock Exchanges (BSE & NSE) for uploading on their respective websites and the same are also made available on the company's website viz, http://www.emamiltd.in.

3 The above is an extract of the detailed format of Quarterly Financial Results filed with the Stock Exchange under Regulation 33 of the SEBI (Listing Obligations & Disclosure Requirements) Regulation, 2015. The full format of the Standalone & Consolidated Quarterly Financial Results along with balance sheet & cash flow statement are available on Stock Exchange websites and on company's website http://www.emamiltd.in.

4 As the Company's business activity falls within a single operating segment, viz, "Personal and Healthcare", no separate segment information is disclosed.

Place : Kolkata Date : 9th February, 2024 Making People Healthy & Beautiful Naturally

For and on behalf of the Board

H V Agarwal Vice Chairman & Managing Director



Financial

RSWM Limited an LNJ Bhilwara Group Company		<b>RSWM Limited</b>		PROUD TO BE INDIAN PRIVILEGED TO BE GLOBAL		
Unaudited Financial Results for the Quarter and Nine Months Ended December 31, 2023						
		STANDALONE	CONSOLIDATED			

Nine Months Ended

**Ouarter Ended** 

Members are hereby informed that a Postal Ballot Notice, seeking approval of the Members on the resolutions set out in the said Notice has been sent electronically to the Members whose e-mail address is registered with the Depositories/ Depository Participant(s), Share Transfer Agent viz. Alankit Assignments Limited and the Company, as on Friday, 2nd February, 2024, i.e. the Cut-off date. The Company has completed electronic despatch of the Postal Ballot Notice on Friday, 9th February,

Vardhman Delivering Excellence. Since 1965. VARDHMAN TEXTILES LIMITED Registered Office: Chandigarh Road, Ludhiana- 141 010 (Punjab), India CIN:L17111PB1973PLC003345, Tel: 91-161-2228943, Fax: 91-161-2601044 E-mail: secretarial.lud@vardhman.com; Website: www.vardhman.com POSTAL BALLOT NOTICE ₹ in lacs

#### 2024.

Date: 9.2.2024

Place: Coimbatore

The Postal Ballot Notice is available on the Company's website at www.vardhman.com and on the website of the Stock Exchanges, i.e. BSE Limited and National Stock Exchange of India Limited at www.bseindia.com and www.nseindia.com, respectively and on the website of Central Depository Services (India) Limited (CDSL), at www.evotingindia.com. Members who have not received the Postal Ballot Notice may download it from the above-mentioned websites.

The documents referred to in the Postal Ballot Notice are available for inspection at the Registered Office of the Company during office hours on all working days from the date of dispatch until the last date for receipt of votes by Postal Ballot/ e-Voting.

#### Instructions for e-voting:

In accordance with the applicable circulars issued by the Ministry of Corporate Affairs, the Company is providing to its Members, the facility to exercise their right to vote on the resolutions proposed in the said Postal Ballot Notice by electronic means ("e-voting") only and hard copies of Postal Ballot Notice along with Postal Ballot Forms and pre-paid business envelope will not be sent to the Members for this Postal Ballot. The communication of the assent or dissent of the Members would take place through remote e-voting process only. The Company has engaged the services of CDSL as the agency for providing e-voting facility. The voting through electronic mode shall commence from Saturday, 10th February, 2024 (9:00 a.m.) and shall end on Sunday, 10th March, 2024 (5:00 p.m.). E-voting will not be allowed beyond the aforesaid date and time and the e-voting module shall be forthwith disabled by CDSL upon expiry of the aforesaid period.

Manner of e-voting by Members holding shares in dematerialized mode, physical mode and Members who have not registered their e-mail address has been provided in the Postal Ballot Notice.

A person, whose name is recorded in the Register of Members/ List of Beneficial Owners as on the Cut-off date shall only be considered eligible for the purpose of e-voting. Voting rights shall be in proportion to the paid up equity share capital of the Company as on Cut-off date. A person who is not a Member as on the Cut-off date shall treat this notice for information purpose only.

#### Manner of registering/ updating e-mail address:

a. For Physical shareholders- please provide necessary details like Folio No., Name of shareholder, scanned copy of the share certificate (front and back), PAN (self-attested scanned copy of PAN card), AADHAR (selfattested scanned copy of Aadhar Card) by email to secretarial.lud@vardhman.com/rta@alankit.com.

b. For Demat shareholders - please update your email id & mobile no. with your respective Depository Participant (DP).

The resolutions, if approved, shall be deemed to have been passed on the last date of e-voting, i.e. Sunday, 10th March, 2024. The result of e-voting shall be declared on or before 2 working days from the conclusion of evoting process and will be displayed along with the Scrutinizer's Report at the website of the Company, CDSL and Stock Exchanges where the shares of the Company are listed.

M/s. Khanna Ashwani & Associates, Practicing Company Secretaries (Certificate of Practice no. 2220) has been appointed as the Scrutinizer for conducting the Postal Ballot process through e-voting mechanism only in a fair and transparent manner.

If you have any queries or issues regarding e-Voting from the CDSL e-Voting System, you may write an email to helpdesk.evoting@cdslindia.com or call at 1800 22 55 33 or you may contact the following as well:

Contact Person : Mr. Sanjay Gupta

Designation : Company Secretary

Address : Registered Office, Vardhman Premises, Chandigarh Road,

Ludhiana-141010, Punjab

Place: Ludhiana

Date : 09.02.2024

E-mail : secretarial.lud@vardhman.com, Phone No. : 0161-2228943-48

By order of the Board of Directors -/Sd/-(Sanjay Gupta) Company Secretary

Dentioulana	Quarter Ended			Nine Months Ended Yea		Year Ended	led Quarter Ended			Nine Mon	Year Ended	
Particulars	December 31, 2023	September 30, 2023	December 31, 2022	December 31, 2023	December 31, 2022	March 31, 2023	December 31, 2023	September 30, 2023	December 31, 2022	December 31, 2023	December 31, 2022	March 31, 2023
	Unaudited	Unaudited	Unaudited	Unaudited	Unaudited	Audited	Unaudited	Unaudited	Unaudited	Unaudited	Unaudited	Audited
Total Income from Operations *	983.40	1,016.58	864.86	2,910.81	2,883.27	3,880.34	983.40	1,016.58	864.86	2,911.49	2,883.27	3,880.34
Net Profit/(Loss) for the period (before Tax, Exceptional items & Share of profit/ loss of Associates)	(42.71)	(22.37)	(25.00)	(93.09)	98.12	138.28	(45.76)	(22.42)	(25.00)	(98.06)	98.12	138.28
Net Profit/(Loss) for the period (before Tax, Share of profit/loss of Associates & after Exceptional items)	(42.71)	(22.37)	(25.00)	(93.09)	98.12	138.28	(45.76)	(22.42)	(25.00)	(98.06)	98.12	138.28
Net Profit/(Loss) for the period after Tax (after Exceptional items & Share of profit/loss of Associates)	(32.11)	(14.67)	(13.99)	(64.73)	67.00	109.61	(34.07)	(9.18)	(13.34)	(56.71)	78.15	122.85
Total Comprehensive Income for the period [Comprising Profit/(Loss) for the period (after Tax) and Other Comprehensive Income (after Tax)]	(26.22)	(11.55)	(12.84)	(32.77)	56.32	96.48	(28.19)	(6.07)	(12.19)	(24.76)	67.47	109.68
Equity Share Capital	47.10	47.10	23.55	47.10	23.55	47.10	47.10	47.10	23.55	47.10	23.55	47.10
Reserves (excluding Revaluation Reserve) as shown in the Audited Balance Sheet of the previous year						1,221.32						1,269.89
Earning Per Share (of ₹10/- each) (for continuing and discontinued operations)												
Basic (₹)	(6.82)	(3.12)	(3.81)#	(13.74)	18.22#	28.13	(7.23)	(1.95)	(3.63)#	(12.04)	21.26#	31.52
Diluted (₹)	(6.82)	(3.12)	(3.81)#	(13.74)	18.22#	28.13	(7.23)	(1.95)	(3.63)#	(12.04)	21.26#	31.52

\*Total income from operations represents revenue from operations and other income.

#The basic and diluted earnings per share for the quarter and nine months ended December 31, 2022 have been retrospectively adjusted for the bonus element in respect of the Rights Issue made during the year ended March 31, 2023.

#### Notes:

- 1. The Other Comprehensive Income/Loss (OCI/OCL) that will not be reclassified to profit or loss in the Statement of Profit and Loss, includes unrealized gain on fair valuation of equity investments amounting to ₹ 31.83 Crore (Corresponding previous year loss of ₹ 10.37 Crore).
- 2. The Company has completed acquisition of 100% equity stake in M/s BG Wind Power Limited (BGWPL) on 6th April 2023 for ₹5 Crores, accordingly BGWPL has become a wholly-owned subsidiary of the Company. The purchase price allocation has been accounted for during the quarter ended September, 2023.
- 3. Pursuant to the approval of Board of Directors in its meeting held on 24th January, 2024, the Company has signed a Business Transfer Agreement ("BTA") on 24th January, 2024 with Ginni Filaments Limited ("GFL") for acquisition of its Spinning, Knitting and Processing Undertaking situated at Delhi-Mathura Road, Chhata, Kosi, Distt. Mathura (UP) as a going concern on a slump sale basis ("Business Undertaking") at a consideration of ₹ 160 crores (Rupees One hundred and sixty crores only) subject to the necessary adjustments as specified in the BTA on the closing date. The consummation of transaction under BTA is subject to completion of closing conditions as specified in the BTA.
- 4. The above financial results have been reviewed by the Audit Committee and subsequently approved and taken on record by the Board of Directors at its meeting held on February 9, 2024. The Limited Review for the quarter and 9 months ended December 31, 2023 results as required under Regulation 33 of SEBI (Listing Obligations and Disclosure Requirements) Regulations, 2015 has been carried out by the Statutory Auditors.

By Order of the Board For **RSWM Limited** Sd/-

Financial

Nine Months Ended

Place : Noida (U.P.) Date : February 09, 2024 **Riju Jhunjhunwala** Chairman & Managing Director and CEO DIN : 00061060

#### CIN : L17115RJ1960PLC008216

Registered Office: Kharigram, P.O. Gulabpura, Distt. Bhilwara, Rajasthan - 311021, Phone: +91-1483-223144 to 223150, Fax: +91-1483-223361, 223479 Corporate Office: Bhilwara Towers, A-12, Sector - 1, Noida - 201 301 (U.P) Phone: +91-120-4390300 (EPABX), Fax: +91-120-4277841; E-mail: rswm.investor@Injbhilwara.com; Website: www.rswm.in







## **रेम मेहत** DESH SEWAK

# ਕੌਂਸਲਰ, ਜਿਸ ਨੂੰ ਆਪਣੇ ਵਾਰਡ 'ਚ ਲੱਗੇ ਕੈਂਪ ਬਾਰੇ ਹੀ ਨਹੀਂ ਪਤਾ



ਚਰਨਜੀਤ ਸਿੰਘ ਚੈਨ

ਜਗਰਾਉਂ/9 ਫਰਵਰੀ : 'ਆਪ ਦੀ ਸਰਕਾਰ ਆਪ ਦੇ ਦੁਆਰ' ਦੇ ਬੈਨਰ ਹੇਠ ਪੁਰੇ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਹਰ ਵਾਰਡ 'ਚ ਕੈਂਪਾਂ ਲਗਾਏ ਜਾ ਰਹੇ ਹਨ। ਜਿਸ 'ਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ 44 ਕਿਸਮ ਦੀਆਂ ਸਹਲਤਾਂ ਇੱਕੋ ਛੱਤ ਹੇਠਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਕੈਂਪਾਂ 'ਚ ਸੰਬੰਧਿਤ ਮਹਿਕਮਿਆਂ ਦੇ ਅਧਿਕਾਰੀ, ਕਰਮਚਾਰੀ ਤੇ ਵਾਰਡ ਦੇ ਕੌਂਸਲਰ ਹਾਜ਼ਰ ਰਹਿ ਕੇ ਲੋਕਾਂ ਦੇ ਕੰਮ ਕਰਵਾ ਰਹੇ ਹਨ। ਪਰ ਅੱਜ ਇੱਕ ਅਜੀਬ ਮਾਮਲਾ ਜਗਰਾਉਂ ਦੇ ਵਾਰਡ ਨੰਬਰ 12 'ਚ ਦੇਖਣ ਨੂੰ ਮਿਲਿਆ ਜਿੱਥੇ ਇਸ ਵਾਰਡ ਦੇ ਕੌਂਸਲਰ ਹਿਮਾਂਸ਼ੁ ਮਲਿਕ ਨੂੰ ਇਹ ਪਤਾ ਹੀ ਨਹੀਂ ਲੱਗਾ, ਕਿ ਉਸ ਦੇ ਵਾਰਡ ਦੇ ਗੁਰਦੁਆਰਾ ਸਾਹਿਬ ਮੋਰੀ ਗੇਟ ਵਿਖੇ ਕੈਂਪ ਲੱਗਾ ਹੋਇਆ ਹੈ। ਹਿਮਾਂਸ਼ੁ ਮਲਿਕ ਨੂੰ ਪਤਾ ਲੱਗਣ 'ਤੇ ਉਹ ਆਪਣੇ ਢਾਈ-ਟੋਟਲੂ ਸਮਰਥਕਾਂ ਨੂੰ ਨਾਲ ਲੈ ਕੇ ਕੈਂਪ ਵਿੱਚ ਪਹੁੰਚ ਕੇ ਹਾਈ ਵੋਲਟੇਜ ਹੈਗਾਮਾ ਸ਼ੁਰੂ ਕਰਦੇ ਹੋਏ ਕਹਿੰਦੇ ਨਜ਼ਰ ਆਏ ਕਿ ਮੇਰੇ ਵਾਰਡ ਵਿੱਚ ਕੈਂਪ ਦੀ ਮੈਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਜਦ ਕਿ ਮੈਂ ਇਸ ਵਾਰ ਦਾ ਮੌਜੂਦਾ ਕੌਂਸਲਰ ਹਾਂ ਤੇ ਜੋ ਪੰਜਾਬ ਸਰਕਾਰ ਵੱਲੋਂ ਇਹ ਕੈਂਪ ਲਗਾਏ ਜਾ ਰਹੇ ਹਨ ਇਹ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ ਇਹ ਕੰਮ ਸਿਰਫ ਅਰਜੀਆਂ ਤੱਕ ਹੀ ਸੀਮਤ ਰਹਿ ਜਾਣ ਵਾਲੇ ਹਨ। ਜਦੋਂ ਇਸ ਬਾਰੇ ਵਾਰਡ ਨੰਬਰ 12 ਦੇ ਲਗਾਏ ਗਏ ਇੰਚਾਰਜ ਸਾਜਨ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਬੜੀ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਕੌਂਸਲਰ ਨੂੰ ਆਪਣੇ ਵਾਰਡ ਦੀ ਕੋਈ ਸ਼ੁੱਧ ਬੁੱਧ ਹੀ ਨਹੀਂ ਹੈ, ਜਦ ਕਿ ਪਿਛਲੇ ਤਿੰਨ ਦਿਨਾਂ ਤੋਂ ਵਾਰਡ ਵਿੱਚ ਲੱਗਣ ਵਾਲੇ ਕੈਂਪ ਦੀ ਅਨਾਉਂਸਮੈਂਟ ਕਰਵਾ ਕੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ । ਜਿਸ ਨੂੰ ਸੁਣ ਕੇ ਲੋਕ ਤਾਂ ਆਪਣੇ ਕੰਮ ਕਰਵਾਉਣ ਲਈ ਕੈਂਪ ਸ਼ੁਰ ਹੋਣ ਤੋਂ ਪਹਿਲਾਂ ਹੀ ਪਹੁੰਚ ਗਏ ਸਨ ਤਾਂ ਫਿਰ ਆਪਣੇ ਆਪ ਨੂੰ ਮੌਜੂਦਾ ਕੌਂਸਲਰ ਕਹਿਣ ਵਾਲੇ ਹਿਮਾਂਸ਼ ਮਲਿਕ ਕਿਹੜੀ ਗੜੀ ਨੀਂਦ ਵਿੱਚ ਸੱਤੇ ਹੋਏ ਹਨ, ਜੋ ਉਨ੍ਹਾਂ ਨੂੰ ਅਨਾਉਂਸਮੈਂਟ ਸੁਣੀ ਹੀ ਨੌਹੀਂ। ਵਾਰਡ ਵਾਸੀਆਂ



🖛 ਮੈਂ. ਜਗਦੀਸ਼ ਚੰਦ ਪੱਤਰ ਅਮਰ

ਚੰਦ ਵਾਸੀ ਨੇੜੇ ਸ਼ਿਵ ਮੰਦਰ, ਮਹੱਲਾ

ਪੇਮ ਨਗਰ ਲਾਲੜ, ਤਹਿਸੀਲ

ਡੇਰਾਬੱਸੀ, ਜ਼ਿਲ੍ਹਾ ਐਸ ਏ.ਐਸ ਨਗਰ

🖝 ਮੈਂ, ਵਿਜੈ ਕੁਮਾਰ ਪੁੱਤਰ ਲੇਟ

ਵਾਰਡ ਨੰ.20, ਸੂਨਾਮ ਤਹਿਸੀਲ

ਸੁਨਾਮ ਜਿਲਾ ਸੰਗਰੂਰ ਨੇ ਆਪਣੇ

ਲੜਕੇ ਹਨੀ ਕੁਮਾਰ ਨੂੰ ਕਹਿਣੇ ਤੋਂ

ਬਾਹਰ ਹੋਣ ਕਰਕੇ ਆਪਣੀ ਚੱਲ

ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਸ ਨਾਲ ਲੈਣ ਦੇਣ

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈਂ. ਸਖਬੀਰ ਕੌਰ ਪਤਨੀ ਰਣਬੀਰ ਸਿੰਘ ਮਕਾਨ ਨੰ : 3049 ਹਾੳਸਿੰਗ ਬੋਰਡ ਕਾਲੇਨੀ ਧਨਾਸ ਚੰਡੀਗੜ੍ਹ ਆਪਣਾ ਨਾਮ ਬਦਲ ਕੇ ਸੁਖਵੀਰ ਕੌਰ ਰੱਖ ਲਿਆ ਹੈ।

ਬਿਆਨ ਕਰਦਾ ਹਾਂ ਕਿ ਮੇਰਾ ਲੜਕ 🖛 ਮੈਂ, ਸ਼ਾਲੂ ਪਤਨੀ ਰਾਕੇਸ਼ ਕੁਮਾਰ ਰਾਜੇਸ਼ ਕਮਾਰ ਅਤੇ ਨੰਹ ਬਬੀਤਾ ਦੇਵੀਂ ਵਾਸੀ #151 ਵਾਰਡ ਨੰ: 9<sub>.</sub>ਮੁਹੱਲਾ ਮੇਰੇ ਕਹਿਣੇ ਤੋਂ ਬਾਹਰ ਹਨ। ਮੇਰੇ ਤੇ ਜੱਟਾਂ ਵਾਲਾ ਬਨੂੜ, ਜਿਲਾ ਐਸ. ਏ. ਮੇਰੇ ਪਰਿਵਾਰ ਨਾਲ ਲੜਾਈ-ਝਗੜਾ ਐਸ ਨਗਰ ਨੇ ਆਪਣਾ ਨਾਮ ਸਾਲ ਤੋਂ ਕਰਦੇ ਹਨ। ਮੈਂ ਇਨ੍ਹਾਂ ਦੇਹਾਂ ਜਣਿਆਂ ਬਦਲ ਕੇ ਸਾਲੂ ਰਾਣੀ ਰੱਖ ਲਿਆ ਹੈ। ਨੂੰ ਆਪਣੀ ਚੱਲ ਅੰਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ 🖝 ਮੈਂ, ਦਲਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜੱਸੜ੍ਹਾਂ ਨਿਰਮਲ ਲੈਣ-ਦੇਣ ਕਰਨ ਵਾਲਾ ਖੱਦ ਵੈਲਡਿੰਗ ਦੇ ਨੇੜੇ ਮੰਡੀ ਗੋਬਿਦਗੜ੍ਹ ਜਿੰਮੇਵਾਰ ਹੋਵੇਗਾ। ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣਾ ਨਾਮ ਬਦਲਕੇ ਦਲਵੀਰ ਸਿੰਘ ਰੱਖ ਵਿਨੇਂਦ ਕਮਾਰ ਵਾਸੀ ਇੰਦਰਾਂ ਬਸਤੰ ਲਿਆ ਹੈ। ਨੇੜੇ ਗੁਰਦੁਆਰਾ ਹਰਗੇ ਬਿੰਦਪੁਰ

🖝 ਮੈਂ, ਹਰਬੰਤ ਸਿੰਘ (Harwant Singh) ਪੁੱਤਰ ਨਿਰੰਜਨ ਸਿੰਘ , ਪਿੰਡ ਭੇਂਗੀਵਾਲ , ਤਹਿਸੀਲ ਤੇ ਜਿਲਾ ਮਾਲੇਰਕੇਟਲਾ (ਪੰਜਾਬ) ਨੇ ਆਪਣਾ ਨਾਂ ਹਰਬੰਤ ਸਿੰਘ (Harwant Singh) ਤੋਂ ਬਦਲ ਕੇ ਹਰਬੰਤ ਸਿੰਘ (Harbant Singh) ਰੱਖ ਲਿਆ ਹੈ।

🖝 ਮੈਂ, ਰਾਜ ਕੁਮਾਰ ਪੁੱਤਰ ਚੇਤ ਰਾਮ 🖝 ਮੈਂ, ਰਜਨੀ ਬਾਲਾ ਪਤਨੀ ਰਾਜੀਵ ਵਾਸੀ ਵਾ.ਨੰ.5, ਪ੍ਰੀਤ ਨਗਰ ਸਿੰਗਲਾ ਵਾਸੀ ਬਰਨਾਲਾ ਜਿਲਾ ਦਸ਼ਨਾਮੀ ਅਖਾੜਾ ਰੇਡ, ਸਰਹਿੰਦ ਬਰਨਾਲਾ ਨੇ ਆਪਣੀ ਨਾਮ ਬਦਲਕੇ ਤਹਿਸੀਲ ਵਾ ਜਿਲਾ ਫਤਿਹਗੜ ਰਜਨੀ ਸਿੰਗਲਾ ਰੱਖ ਲਿਆ ਹੈ। ਸਾਹਿਬ ਨੇ ਆਪਣੀ ਲੜਕੀ ਹਿਮਾਨੀ 🖛 ਮੈਂ, ਨਵਦੀਪ ਸਿੰਘ ਪਟਲੇ ਵਾਸੀ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਮਕਾਨ ਨੂੰ 476 ਵਾਰਡ ਨੂੰ 7 ਬਲੇਕ ਆਪਣੀ ਚੱਲ ਅਚੱਲ ਜਾਇਦਾਦ ਤੋਂ ਨੰ 5 ਜੈਲਦਾਰ ਮੇਹੱਲਾ ਲਧਿਆਣਾ ਨੇ ਬੇਦਖਲ ਕਰ ਦਿੱਤਾ ਹੈ। ਇਸ ਨਾਲ ਆਪਣਾ ਨਾਮ ਬਦਲ ਕੇ ਨਵਦੀਪ ਲੈਣ ਦੇਣ ਕਰਨ ਵਾਲਾ ਖੁਦ ਸਿੰਘ ਰੱਖ ਲਿਆ ਹੈ।

ਜਿੰਮੇਵਾਰ ਹੋਵੇਗਾ। 🖝 ਮੈਂ, ਗੁਰਮੀਤ ਕੌਰ ਪਤਨੀ 🖛 ਮੈਂ, ਅੰਮਿਤ ਪਾਲ ਪੱਤਰ ਚੰਬਾ ਗੁਰਮੀਤ ਸਿੰਘ ਵਾਸੀ ਪਿੰਡ ਅਜਨੇਰ ਰਾਮ ਵਾਸੀ ਮਾਨਸਾ. ਜਿਲਾ ਮਾਨਸਾ ਤਹਿਸੀਲ ਖਮਾਣੇ ਜਿਲ੍ਹਾ ਫਤਹਿਗੜ੍ਹ ਆਪਣੇ ਲੜਕੇ ਮੇਹਿਤ ਬਾਂਸਲ ਨੂੰ ਜ਼ਾਹਿਬ ਨੇ ਆਪਣਾ ਨਾਮ ਬਦਲ ਹ

ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਇਸ ਨੂੰ ਵੋਟਾਂ ਪਾ ਕੇ ਕੌਂਸਲਰ ਬਣਾਇਆ ਸੀ ਪਰ<sup>਼</sup>ਜਾਣਦੇ ਹਨ ਕਿ ਲੋਕ ਇਨ੍ਹਾਂ ਕੈਂਪਾਂ ਦਾ ਕਿੰਨਾ ਇਹ ਤਾਂ ਚੌਕੀਦਾਰੀ ਦੇ ਵੀ ਕਾਬਲ ਨਹੀਂ ਹੈ। ਸਾਜਨ ਮਲਹੋਤਰਾ ਨੇ ਕਿਹਾ ਕਿ ਸਾਨੰ ਤਾਂ ਇਹ <sup>ਫ਼ਾ</sup>ਇਦਾ ਲੈ ਰਹੇ ਹਨ। ਵੀ ਪਤਾ ਲੱਗਾ ਹੈ ਕਿ ਕੌਂਸਲਰ ਹਿਮਾਂਸ਼ੁ ਮਲਕ ਸੱਚਮੁੱਚ ਹੀ ਵਿਦੇਸ਼ ਵਿੱਚ ਉਡਾਰੀ ਮਾਰਨ ਦੀਆਂ ਤਿਆਰੀਆਂ ਵਿੱਚ ਹੈ। ਜਦੋਂ ਇਸ ਬਾਰੇ ਐਸਡੀਐਮ ਗੁਰਵੀਰ ਸਿੰਘ ਕੋਹਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਕੌਂਸਲਰ ਨੇ ਸਰਕਾਰ ਵੱਲੋਂ ਲਗਾਏ ਜਾ ਰਹੇ ਕੈਂਪਾਂ ਨੂੰ ਡਰਾਮਾ ਦੱਸਿਆ ਹੈ ਤਾਂ ਇਹ ਬਿਲਕੁਲ ਗਲਤ ਗੱਲ ਹੈ, ਇਹ ਸਾਰੇ ਹੀ

ਪਬਲਿਕ ਨੋਟਿਸ

. ਜਿਸਟਰੀ ਨੰਬਰ 4455 ਮਿਤੀ 20-03-2015 ਜੇਂ

ਕ ਚਰਨਜੀਤ ਸਿੰਘ ਪੁੱਤਰ ਸਵਰਨਜੀਤ ਸਿੰਘ ਬੇਟੇ

ਗਰਮੇਲ ਸਿੰਘ ਦੇ ਨਾਮ ਸੀ ਮੇਰੇ ਪਾਸੇਂ ਗੰਮ ਹੇ ਗਈ

ਹੈ ਜਿਸ ਸਬੰਧੀ ਡੀਡੀਆਰ ਨੰਬਰ 024 ਮਿਤੀ 05-

02-2024 ਸ਼ਾਨਾ ਸਿਟੀ ਸੀ ਮਕਤਸਰ ਸਾਹਿਬ ਵਿਖੇ

ਦਰਜ ਕਰਵਾ ਦਿੱਤੀ ਹੈ । ਇਹ ਪਾਪਰਟੀ ਹੁਣ ਮੈਂ

ਖਰੀਦ ਲਈ ਹੈ ਅਤੇ ਇਸਤੇ ਪੰਜਾਬ ਐਂਡ ਸਿੰਧ ਬੈਂਕ

ਸੀ ਮੁਕਤਸਰ ਸ਼ਾਹਿਬ ਪਾਸ਼ੇਂ ਸਪਲੀਮੈਂਟਰੀ ਮੇਰਟਗੇਜ

ਕਰਾਉਣੀ ਹੈ । ਜੇਕਰ ਕਿਸੇ ਨੂੰ ਕੋਈ ਇਤਰਾਜ ਹੇਵੇ

ਤਾਂ ਪੰਜਾਬ ਐਂਡ ਸਿੰਧ ਬੈਂਕ ਸੀਮਕਤਸਰ ਸਾਹਿਬ ਪਾਸ

ਦ ਲੇਬਰ ਬਿਉਰੋ ਇਪਲਾਈਜ ਕੋ-ਆਪਰੇਟਿਵ ਹਾਊਸ ਬਿਲਡਿਗ (ਪਹਿਲੀ) ਸੁਸਾਇਟੀ ਲਿਮਟਿਡ, ਰਜਿ.ਨੈ 672 ਮਿਤੀ

23.09.2003 ਪਲਾਟ ਨੇ 20, ਸੈਕਟਰ 49ਏ, ਚੰਡੀਗੜ

ਮੇਲ ਆਈਡੀ : Ibenclave49@gmail.com

ਸ਼ੋਧ

ਮੇਤੀ 7.2.2024 ਨੂੰ ਇਸ ਅਖਬਾਰ ਵਿਖੇ ਪਕਾਸ਼ਤ 'ਪਬਲਿਕ

ਨੋਟਿਸ' ਦਾ ਹਵਾਲਾ ਲਵੇ। ਇਸ ਸਬੰਧ ਵਿਚ ਇਕ ਛੋਟੀ ਸੋਧ ਕੀਤੀ ਗਈ ਹੈ ਜੋ ਕਿ ਨੋਟਿਸ ਦੇ ਦੂਜੇ ਕਾਲਮ ਵਿਖੇ ਲੜੀ ਨੈ

1 (ਫਲੈਂਟ ਨੇ 406) ਵਿਰਧ ਨਾਮ ਨੂੰ ਸੀਮਤੀ ਮਾਧਰੀ ਗਪਤ

ਤਨੀ ਸਵ. ਸ਼ੀ ਦਲੀਪ ਕੁਮਾਰ ਗੁਪਤਾ ਅਤੇ ਕਾਲਮ ਨੈ 3 ਵਿਖੇ

ਨਾਮ ਨੂੰ ਸੀ ਯਮਨ ਗੁਪਤਾ ਪੁੱਤਰ ਸਵ. ਸੀ ਦਲੀਪ ਕੁਮਾਰ ਗੁਪਤਾ

ਪੜਿਆਂ ਜਾਵੇ। ਹੋਰ ਸਾਰੇ ਵੇਰਵੇ ਓਹੀ ਹਨ

ਮਿਤੀ:

ਯਸ਼ਪਾਲ

( थय ठ

ਦਿਨਾਂ ਦੇ ਅੰਦਰ ਕਰ ਸਕਦਾ ਹੈ।

LBS/406&429/2024/

The Pancham Coop H/B Society Ltd., ਮੈ ਸੁਨੀਲ ਕੁਮਾਰ ਪੁੱਤਰ ਮਦਨ ਮੇਹਨ ਵਾਸੀ ਸੀ Sector-68, Mohali Regd.No. 977, Dated 24.10.1986 ਮੁਕਤਸਰ ਸਾਹਿਬ ਬਿਆਨ ਦਿੰਦਾ ਹਾਂ ਕਿ ਅਸਲ

Public Notice This is to inform that below mentioned members of the society have filed applications for the issuance of share certificate

These members have declared that hey have never been issued the share certificate. If anyone has any objection egarding issuance of share certificate to them he/she can contact to this society office within 30 days of publication of this notice. If no valid objection is received, fresh share certificate will be issued to these nembers.

1) Tejwant Singh Kamboj F.No.5004 M.N.287 (2) Suman Verma F.No.5129 M.No.534 (3) Prem Pal Singh F.No.5145 M.No.552 (4) Harjinder Pal Singh F.No.4912 M.No.714 (5) Praneet Virk F.No.4798 M.No.632 (6) Manjeet Kaur F.No.5158 M.No.800 Chariman,

The Pancham Coop H/B Society Ltd. Sector-68. Mohali,

ਉਪਰੋਕਤ ਵਿਸ਼ੇ ਸਬੰਧੀ ਨਿਮਨ ਹਸਤਾਖਰੀ ਵੱਲੋਂ ਸ਼੍ਰੀ ਰਮੇਸ਼ ਸਿੰਘ ਪੁੱਤਰ ਬਗੀਚਾ ਸਿੰਘ ਪਿੰਡ ਸੁਖੇਰਾ ਬੇਂਦਲਾ ਤਹਿਸੀਲ ਜਲਾਲਾਬਾਦ ਜਿਲ੍ਹਾ ਫਾਜਿਲਕਾ ਦੀ ਜਮੀਨ ਪੰਜਾਬ ਸਹਿਕਾਰੀ ਸਭਾਵਾਂ ਰੂਲਜ਼ 72(11) ਦੇ ਮਧੀਨ ਸੇਲ ਅਫਸਰ ਵੱਲੋਂ ਨੀਲਾਮੀ ਹੇਠ ਲਿਖੇ ਅਨੁਸਾਰ ਮਿਤੀ 19.02.2024 ਨੂੰ ਕੀਤੀ ਜਾਣੀ ਹੈ। ਰਪੀਨ ਹੋ ਟੇਜੀ ਗੁਣੀ

				ਵਰਵਾਜਸ਼ਨ ਸੁਵਚਾਸ਼ਾਣਾ ਹ						
	ਲ.	ਖੇਵਟ	ਖਤੋਨੀ	ਮਾਲਕ ਦਾ ਨਾਮ ਅਤੇ ਪਿਤਾ ਦਾ	ਖਸਰਾ	ਕਿਲਾ	ਰਕਬਾ			
•	ਨੈ	ਨੈ	ਨੈ	ਨਾਮ	ਨੈ	ਨੈ				
•	1.	306	706	ਸੀ ਰਮੇਸ਼ ਸਿੰਘ ਪੁੱਤਰ ਸੀ ਬਗੀਚਾ ਸਿੰਘ ਪਿੰਡ ਸੁਖੇਰਾ ਬੇਦਲਾ ਤਹਿਸੀਲ	38	5	4 ਕਨਾਲ			
•	2.	307	707	ਜਲਾਲਾਬਾਦ ਜਿਲ੍ਹਾ ਫਾਜਿਲਕਾ	30	24	4 ਕਨਾਲ			
	ਇਸ ਸੰਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਉਕਤ ਜਮੀਨ ਦੀ ਸੋਲ ਸੰਬੰਧੀ ਪ੍ਰਚਾਲਿਤ ਅਖਬਾ ਵਿਚ ਇਸਤਿਹਾਰ ਦਿਤਾ ਜਾਵੇ ਅਤੇ ਸੰਬੰਧਤ ਪਿੰਡ ਵਿੱਚ ਮੁਨਿਆਦੀ ਕਰਵਾਈ ਜਾਵੇ ਅਤੇ ਰਿਪੇਰ									
				ਜਾਵ ਅਤੇ ਸੰਬਪਤ ।ਪੁਡ ।ਵਚ ਸੁ।ਨਆ। ਦੀ ਖੇਚਲ ਕੀਤੀ ਜਾਵੇ।	ਦ∣ α/ਰਵਾ		ਅਤ ।ਰਪਰ ਰਜਿਸਟਰਾਰ			
					C 2					

SOUTH INDIAN Bank

ੀ ਕੀਤਾ ਗਿਆ ਹੈ।

ਕਰਜਦਾਰ/ਕਾਨੂੰਨੀ ਵਾਰਸ 1. ਮੈਸ. ਸ਼ੀਯਾਂਸ਼ ਨਿਟਰਸ, (ਪਤੀਨਿਧਤਰਾ ਰਾਹੀ ਇਸ ਦੇ ਹਿਸੇਦਾਰ) 380, ਉਦਯੋਗਿਕ ਖੇਤਰ ਏ, ਲਧਿਆਣਾ

- ਪੰਜਾਬ-141003 ਰਾਕੇਸ਼ ਜੈਨ, (ਹਿਸੇਦਾਰ - ਮੈਸ. ਸ਼ੀਯਾਂਸ਼ ਨਿਟਰਸ)
- 1335, ਬੀ-13, ਸੁਖਰਾਮ ਨਗਰ, ਕਲਾਕ ਟਾਵਰ, ਕੇਂਦਰੀ ਡਾਕਘਰ, ਲੁਧਿਆਣਾ-141008
- 3. ਰੀਟਾ ਜੈਨ, (ਹਿਸੇਦਾਰ ਮੈਸ. ਸ਼ੀਯਾਂਸ਼ ਨਿਟਰਸ)
- 1335, ਬੀ–13, ਸੁਖਰਾਮ ਨਗਰ, ਕਲਾਕ ਟਾਵਰ, ਕੇਂਦਰੀ ਡਾਕਘਰ, ਲੁਧਿਆਣਾ–141008
- 4. ਸਮਰਿਧੀ ਜੈਨ, (ਹਿਸੇਦਾਰ-ਮੈਸ. ਸ਼ੀਯਾਂਸ਼ ਨਿਟਰਸ) 1335, ਬੀ-13, ਸੁਖਰਾਮ ਨਗਰ, ਕਲਾਕ ਟਾਵਰ, ਕੇਂਦਰੀ ਡਾਕਘਰ, ਲੁਧਿਆਣਾ-141008
- ਮਨੀਸ਼ ਜੈਨ, (ਹਿਸੇਦਾਰ-ਮੈਸ, ਸ਼ੀਯਾਂਸ਼ ਨਿਟਰਸ) (ਸਵ, ਸ਼ੀ ਦਿਨੇਸ਼ ਜੈਨ ਦੇ ਕਾਨੰਨੀ ਵਾਰਸ)
- 1335, ਬੀ-13, ਸਖਰਾਮ ਨਗਰ, ਕਲਾਕ ਟਾਵਰ, ਕੇਂਦਰੀ ਡਾਕਘਰ, ਲਧਿਆਣਾ-141008
- 6. ਸ਼ੀਮਤੀ ਮੀਨਾਕਸ਼ੀ ਗੁਪਤਾ ਪੁੱਤਰੀ ਸ਼ੀ ਦਿਨੇਸ਼ ਜੈਨ (ਸਵ. ਸ਼ੀ ਦਿਨੇਸ਼ ਜੈਨ ਦੇ ਕਾਨੂੰਨੀ ਵਾਰਸ) 1335, ਬੀ–13, ਸੁਖਰਾਮ ਨਗਰ, ਕਲਾਕ ਟਾਵਰ, ਕੇਂਦਰੀ ਡਾਕਘਰ, ਲੁਧਿਆਣਾ–141008

ਤੁਹਾਡੇ ਵਿੱਚੋਂ ਪਹਿਲਾ, ਇੱਕ ਹਿਸੇਦਾਰੀ ਫਰਮ ਮੈਸ. ਸ਼ੀਯਾਂਸ਼ ਨਿਟਰਸ (ਇਸਦੇ ਹਿਸੇਦਾਰਾਂ ਦੁਆਰਾ ਪਤੀਨਿਧਤਾ) ਸਮੇਤ ਤੁਹਾਡੇ ਵਿਚੇਂ ਇਸ ਦੇ ਹਿਸੇਦਾਰਾਂ ਨੇ 2 ਤੋਂ 5 ਸਵ. ਸ਼ੀ ਦਿਨੇਸ਼ ਜੈਨ (ਹੁਣ ਕਾਨੂੰਨੀ ਵਾਰਸਾਂ, ਪਤਾ ਨੇ. 5 ਅਤੇ 6 ਦੁਆਰਾ ਪਤੀਨਿਧਤਾ) ਕਰਜਦਾਰ ਵਜੇਂ ਦ ਸਾਉਥ ਇੰਡੀਅਨ ਬੈਂਕ ਲਿਮਿਟਡ ਜਿਸ ਦਾ ਰਜਿ.ਦਤਫਰ : 'ਐਸਆਈਬੀ ਹਾਉਸ', ਟੀਬੀ ਰੋਡ, ਤਿਸਰ-680001, ਕੇਰਲਾ ਅਤੇ ਇਸ ਦਾ ਇਕ ਖੇਤਰੀ ਦਤਫਰ- ਦਿੱਲੀ ਤੀਜੀ ਮੰਜਿਲ, ਪਲਾਟ ਨੂੰ 21 ਅਤੇ 21/1, ਨੇੜੇ ਕਰੇਲ ਬਾਗ ਮੈਟਰੇ ਸਟੇਸ਼ਨ, ਪਸਾ ਰੇਡ, ਕਰੇਲ ਬਾਗ, ਨਵੀਂ ਦਿੱਲੀ 110005 ਅਤੇ ਇਸ ਦੀ ਇਕ ਸਾਖਾ : ਲਧਿਆਣਾ ਵਿਖੇ ਡੀਓ ਨੰ 218, ਓਮ ਸ਼ਾਂਤੀ ਕੰਪਲੈਕਸ, ਇੰਡਟਰੀਅਲ ਏਰੀਆ-ਏ, ਚੀਮਾ ਚੇਂਕ, ਲਧਿਆਣਾ ਮਿਲਰਗੇਜ ਡਾਕਖਾਨਾ, ਲੁਧਿਆਣਾ ਜਿਲਾ ਪੰਜਾਬ 141003 ਦੁਆਰਾ ਮਿਤੀ 20.8.2021 ਨੂੰ ਜਰੂਰੀ ਦਸਤਾਵੇਜ ਤਹਰੀਰ ਕਰਕੇ ਰੂ. 17,00,00,000.00/– ਦੀ ਸੀਸੀਓਐਲ ਸਹੂਲਤ (ਖਾਤਾਨੰ 041108300000046), 2. ਰੂ. .,50,14,000.00 ਦੀ ਐਫਐਸਐਲ-ਟਰਮ ਲੋਨ ਸੁਵਿਧਾ (ਖਾਤਾ ਨੂੰ 0411652000000450), 3. ਰੂ ,39,02,000.00/– ਦੀ ਫੇਡਡ ਇਟਰਸਟ ਟੀਐਲ ਮੁੜ ਸੇਂਧੀ (ਖਾਤਾ ਨੇ 0411652000000497) ਅਤੇ 4. ਰੂ. 3,64, 11,000.00/- ਦੀ ਈਸੀਐਲਜੀਐਸ ਸੁਵਿਧਾ (ਖਾਤਾ ਨੇ 041165600000007) ਦਾ ਕਰਜਾ ਲਿਆ ਅਤੇ ਜੇ ਹੇਠ

ਦਰਸਾਈ ਸਾਰਣੀ ਵਿਖੇ ਦਰਸਾਈ ਜਾਇਦਾਦ (ਇਥੇ ਸ਼ਰਖਿਅਤ ਜਾਇਦਾਦ ਕਿਹਾ ਗਿਆ) ਰਾਹੀਂ ਸ਼ਰਖਿਅਤ ਹੈ। ਉਪਰੋਕਤ ਖਾਤਿਆਂ ਨੂੰ ਸਾਡੇ ਵੱਲੋਂ ਮਿਤੀ 22.11 2022 ਨੂੰ ਗੈਰ-ਕਾਰਗਜ਼ਾਰੀ ਜਾਇਦਾਦ ਵੱਲੋਂ ਸੇਣੀਬਧ ਕੀਤਾ ਗਿਆ ਅਤੇ ਅਸੀ ਮਿਤੀ 29-01-2024 ਨੂੰ ਐਕਟ ਦੇ ਸੈਕਸ਼ਨ 13 (2) ਤਹਿਤ ਨੋਟਿਸ (ਰੈਫ਼: RO/DEL/0411/ SH/SAR/1707/2023-2024) ਜਾਰੀ ਕਰਦਿਆਂ ਰਕਮ ਰੁ. 28,24,18,810.21/-(ਅਠਾਈ ਕਰੋੜ ਚੌਵੀ ਲੱਖ ਅਠਾਰਾਂ ਹਜ਼ਾਰ ਅੱਠ ਸੌ ਦਸ ਅਤੇ ਇੱਕੀ ਪੈਸੇ ਸਿਰਫ) ਜੇ ਕਿ (1. ਸੀਸੀਓਐਲਏਸੀ : ਰੂ. 19,80,06209.22/–(ਰੂ. ਉਨੀ ਕਰੇਂਡ ਅਸੀ ਲੱਖ ਛੇ ਹਜਾਰ ਦੇ ਸੌ ਨੌ ਅਤੇ ਬਾਈ ਪੈਸੇ ਸਿਰਫ), 2. ਐਫਐਸਐਲ ਟਰਮ ਲੇਨ ਰੂ. 1,82,47,218.75/-(ਇਕ ਕਰੋੜ ਬਿਆਸੀ ਲੱਖ ਸੰਤਾਲੀ ਹਜਾਰ ਦੇ ਸੌ ਅਠਾਰਾਂ ਅਤੇ ਪਚਹਤਰ ਪੈਸੇ ਸਿਰਫ), 3. ਫੰਡਡ ਇੰਟਰਸਟ ਟੀਐਲ ਮੁੜ ਸ਼ੇਂਧੀ ਲਿਮਟ ਰੂ. 2,57,68,347/-(ਰੂ. ਦੇ ਕਰੇੜ ਸਤਵੰਜਾ ਲੱਖ ਅਠਾਹਠ ਹਜਾਰ ਤਿਨ ਸੌ ਸੰਤਾਲੀ ਸਿਰਫ), 4. ਈਸੀਐਲਜੀਐਸ ਲਿਮਟ ਰ. 4.03.97.035.24/-(ਰ. ਚਾਰ ਕਰੇੜ ਤਿਨ ਲੱਖ ਸਤਾਨਵੇ ਹਜਾਰ ਪੈਂਤੀ ਅਤੇ ਚੇਵੀ ਪੈਸੇ ਸਿਰਫ਼)) ਮਿਤੀ 28.1.2024 ਤੱਕ ਜਮਾਂ ਹੋਰ ਬਿਆਜ, ਪੈਨਲ ਬਿਆਜ ਅਤੇ ਲਾਗਤਾਂ ਇਸ ਨੌਟਿਸ ਪਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਤੁਹਾਡੇ ਵਿਚੋਂ ਪਤਾ ਨੇ 1 ਤੋਂ 5 ਵਲੋਂ ਕਰਜਦਾਰ ਵਜੋਂ ਅਤੇ ਤੁਹਾਡੇ ਵਿਚੋਂ 6 ਵੱਲੋਂ ਸਵ. ਸੀ ਦਿਨੇਸ਼ ਜੈਨ ਦੇ ਕਾਨੂੰਨੀ ਵਾਰਸ ਵਜੇਂ ਰਕਮ ਦੀ ਅਦਾਇਗੀ ਲਈ ਕਿਹਾ ਸੀ। ਹਾਲਾਂਕਿ ਤੁਸੀ ਦਸੇ ਨੇਟਿਸ ਨੂੰ ਪਾਪਤ ਨਹੀਂ ਕੀਤਾ ਸੇ ਇਹ ਪਬਲਿਕ ਨੇਂਟਿਸ ਸਕਿਉਰਿਟੀ ਇਟਰਸਟ (ਇਨਫੇਰਸਮੈਂਟ) ਰੂਲਜ਼ 2002 ਦੇ ਰੂਲ 3 (1) ਤਹਿਤ



C M Y B

21-ਬੀ. ਚੰਡੀਗੜ (ਆਰਪੀਡੀ 2788) ਦੇ 15 ਗੀਸਦੀ ਹਿਸੇ ਦੇ ਮਾਲਕਾਨਾ ਹੱਕ ਸ਼ਵ. ਸੀ । ਰੀਕ ਸਿੰਘ ਦੀ ਬਿਨਾ ਵਸੀਅਰ ਮੌਰ ਦੇ ਾਧਾਰ 'ਤੇ ਤਬਦੀਲ ਕਰਨ ਸੰਬੰਧੀ ਆਅ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀ ਤਾਜਾਂਦਾ ਹੈ ਕਿ ਇਸ ਦਫਤਰ ਦੇ ਰਿ ਤਾਬਕ ਸੀ ਅਮਰੀਕ ਸਿੰਘ ਰਿਹਾਇਸੀ ਸਾਈਟ 1084, ਸੈਕਟਰ 21-ਬੀ, ਚੰਡੀਗੜ੍ਹ ਦੇ 15 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਪਰਮਵੀਰ ਸਿੰਘ ਗਿੱਲ ਰਾਹੀਂ ਜੀਪੀਏ/ਐਸਪੀਏ ਕਲਦੀਪ ਸਿੰਘ ਗਿੱਲ. ਮਨਪੀਰ

ਪੋਕਵੇਰ ਸਿਖ਼ਾ ਸਹਿਤ ਦੇ ਪੱਸ ਸਿਖਦਿਆ ਸਾਖ਼ਦ ਦੁਸ਼ਦ ਪਾਸ ਸਿਖ਼ਾਨ, ਸਰਦਾਰ ਕਰ ਰਿੱਲਾ ਰਹੀ ਨੇ ਜਿਪੇਟਿ ਐਸਸਪੇਟ ਕੁਲਦ ਪਿਸਿਘ ਨੇ ਦਸਿਆ ਹੈ ਕਿ ਸੀ ਅਨਰੀਕ ਸਿੰਘ ਦੀ ਮੈਂਡ ਨਿਡੀ 13/09/2014 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਡਕ ਮਾਸ਼ਕ/ਸ਼ੀਜੀ ਦੇ ਪੇਠ ਅਨੁਸੂਰ ਕਾਨੂੰਨੀ ਵਰਸ ਹਨ . ਮਨਪੀਤ ਕੌਰ ਗਿੱਲ-ਪੁੱਤਰੀ, 2. ਪਰਮਵੀਰ ਸਿੰਘ ਗਿੱਲ-ਪੁੱਤਰ, 3

1.2 ਸਰਪੁਰ ਘਰ ਘਰ ਤੁਰਬਾ, - ਪਰਸ਼ਰਾਸ਼ ਸਾਥਾਗਰ-ਤੁਰਬਾ, -ਸ਼ਸ਼ਵਿਰ ਕਰ ਰਿਸ਼ਿ-ਪਰਨੀ (ਮਿਰਕ), ਹੁਣ, ਪਰਮਵੀਰ ਸਿੰਘ ਗਿੱਲ ਰਚੀ ਜੀਪੀਏ/ਐਸਪੀਏ ਕੁਲਦੀਪ ਸਿੰਘ ਗਿੱਲ, ਮਨਪ੍ਰੀਡ ਕਰ ਗਿੱਲ ਰਾਹੀਂ ਜੀਪੀਏ/ਐਸਪੀਏ ਕੁਲਦੀਪ ਸਿੰਘ ਨੇ ਸਵ. ਸ਼ੀ ਅਰੀਕ ਸਿੰਘ ਦੀ ਮਲਕੀਅਤ ਰਿਹਾਇਸੀ ਸਾਈਟ ਨੇ 1084, ਸੈਂਕਟਰ 21 ਬੀ, ਚੰਡੀਗੜ੍ਹ ਦੇ 15 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸ਼ੀਅਤ ਮੌਤ ਆਧਾਰ `ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਸੇ ਵਿਅਕਤੀ ਨੂੰ ਸਵਗਗਵਾਸੀ ਦੇ ਉਪਰ ਦੋਸੇ ਕਾਨੂੰਨੀ ਵਾਰਸਾਂ ਤੋਂ ਇਲਾਵ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯਟੀ, ਚੈਡੀਗੜ ਆ ਹਰ ਵਾਰ ਕਾਰ ਜਾਣਕਾਰ ਹੈ ਤਾਂ ਦੂਰ ਅਨਟ ਅਗਰ, ਤੁਹ, ਚਰਗਰ, ਨੂੰ ਭੋਂਨਰ, ਸੁਚਿਤ ਕਰੇ। ਜੇਕਰ ਕਿਸੇ ਵਿਅਕਤੀ ਨੇ ਉਪਰੋਕਤ ਜਾਇਦਾਦ ਦਾ ਟਿਤਕਾਲ ਉਪਰੋਕਤ ਕਿਨੈਕਚਾਂਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਸ਼ਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਭਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕ ਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇ

ਉਪਰੇਡ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸ਼ੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ।

ਪਬਲਿਕ ਨੋਟਿਸ ਸਾਰੇ ਸੰਬੰਧਤਾਂ ਨੂੰ ਇਹ ਨੇਂਟਿਸ ਦਿਤਾ ਜਾਂਦਾ ਹੈ ਕਿ ਮੇਰੇ ਗ਼ਾਹਕ ਐਸਬੀਆਈ ਬੈਂਕ, ਗਾਂਧੀ ਚੇਂਕ, ਅਬੇਹਰ ਵੱਲੋਂ ਮੈ ਇਹ ਨੇਂਟਿਸ ਦਿੰਦਾ ਹਾਂ ਕਿ ਧੀਰਜ ਪੁੱਤਰ ਦੌਲਤ ਰਾਮ ਵਾਸੰ ਅਬੇਹਰ ਜਾਇਦਾਦ 9 ਮਰਲੇ ਜੋ ਕਿ ਕੁਲ ਜਮੀਨ ਮਿਣਤੀ 39 ਕਨਾਲ 5 ਮਰਲੇ ਦਾ 9/785 ਹਿਸਾ ਹੈ ਦੇ ਮਾਲਕ ਹਨ. ਜਿਸ ਦਾ ਖਸਰਾ ਨੇ 924(39-5) ਖੇਵਟ ਨੇ 937 ਰਾਹੀ ਜਮਾਂਬੰਦੀ ਸਾਲ 2016-17 ਸਥਿਤੀ ਆਜਿਮਗੜ੍ਹ ਤਹਿ ਅਬੋਹਰ ਨੇ ਉਪਰੇਂਕਤ ਜਾਇਦਾਦ ਨੂੰ ਗਿਰਵੀ ਰੂਖ ਕੇ ਕਰਜੇ ਲਈ ਬੇਨਤੀ ਕੀਤੀ ਹੈ।ਇਹ ਕਿ ਪਰਮਿੰਦਰ ਸਿੰਘ ਪੱਤਰ ਬਲਵੰਤ ਸਿੰਘ ਦੁਆਰਾ ਨਰਿੰਦਰ ਪਾਲ ਕੌਰ ਪਤਨੀ ਮਨਜਿੰਦਰ ਸਿੰਘ ਦੇ ਪੱਖ ਵਿੱਚ ਤਹਰੀਰ ਵਿਕਰੀ ਡੀਡ ਨੂੰ 5198 ਮਿਤੀ 21.3.2018 ਲਭ ਨਹੀਂ ਰਹੀ।ਹੁਣ ਦਸੇ ਗਾਹਕ ਨੇ ਦਸਿਆ ਹੈ ਕਿ ਉਨਾਂ ਵੱਲੋਂ ਦਸੀ ਅਸਲ ਵਿਕਰੀ ਡੀਡ/ਟਰਾਂਸਫਰ ਡੀਡ ਗੁਆਚ ਗਈ ਹੈ ਅਤੇ ੳਹ ਐਸਬੀਆਈ, ਗਾਂਧੀ ਚੇਂਕ, ਅਬੇਹਰ ਤੇਂ ਉਪਰੇਂਕਤ ਜਮੀਨ ਜਾਇਦਾਦ 'ਤੇ ਕਰਜਾ ਲੈ ਰਹੇ ਹਨ। ਜੇਕਰ ਕਿਸੇ ਸਬੰਧਤ ਬੈਂਕ ਜਾਂ ਵਿਅਕਤੀ ਦਾ ਦਸੀ ਜਾਇਦਾਦ ਦੇ ਗਿਰਵੀਕਰਨ ਸੰਬੰਧੀ ਇਤਰਾਜ/ਗਆਚੀ ਵਿਕਰੀ ਡੀਡ ਸੰਬੰਧੀ ਜਾਣਕਾਰੀ ਹੈ ਤਾਂ ਉਹ ਇਸ ਇਸਤਿਹਾਰ ਦੇ ਪਕਾਸ਼ਨ ਦੀ ਮਿਤੀ ਤੋਂ 14 ਦਿਨਾਂ ਦੇ ਅੰਦਰ ਮੈਨੂੰ ਹੇਠ ਦਰਸਾਏ ਪਤੇ 'ਤੇ ਸੰਪਰਕ ਕਰ ਸਕਦਾ ਹੈ। ਜਿਸ ਵਿਚ ਅਸਫਲ ਰਹਿਣ 'ਤੇ ਬਾਅਦ ਵਿਚ ਕਿਸੇ ਦੁਆਵੇ ਨੂੰ ਮੰਨਿਆ ਨਹੀਂ ਜਾਵੇਗਾ ਅਤੇ ਐਸਬੀਆਈ ਬੈਂਕ, ਗਾਂਧੀ ਚੇਂਕ, ਅਬੇਹਰ ਪਸਤਾਵਤ ਗਾਹਕ ਨੂੰ ਕਰਜ ਜਾਰੀ ਕਰ ਦੇਵੇਗਾ। ਇਸ ਸੰਬੰਧੀ ਪੁਲਿਸ ਸਟੇਸ਼ਨ ਪੀਐਸ ਸਿਟੀ-1 ਅਬੇਂਹਰ ਵਿਖੇ ਮਿਤੀ 06.02.2024 ਨੂੰ ਐਲਆਈਆਰ ਵੀ ਦਰਜ ਕਰਵਾ ਦਿਤੀ ਗਈ ਸੀ। ਵਿਨੇਂਦ ਕੁਮਾਰ ਬੇਰੀ

ਐਡਵੇਂਕੇਟ ਚੈਬਰ ਨੰ 62, ਕੋਰਟ ਕੰਪਲੈਕਸ ਅਬੇਹਰ ਮਿਤੀ: 6.2.2024 ਫੇਂਨ ਨੇ: 99988-25886

ਪਬਲਿਕ ਨੋਟਿਸ ਸਨਮੁਖ ਸ਼੍ਰੀ ਸ਼ਯਮ ਗਰਗ , ਐਚਸੀਐਸ , ਅਸਿਸਟੈਂਟ ਅਸਟੇਟ ਆਫ਼ਿਸਰ, ਯ.ਟੀ., ਚੰਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੱਏ) ਸ਼ਾ : ਰਿਹਾਇਸੀ ਸਾਈਟ ਨੇ 1040 ਸੈਕਟਰ 21-ਬੀ, ਚੰਡੀਗੜ੍ਹ (ਆਰਪੀ 3606) ਦੇ 25 ਫੀਸਦੀ ਹਿਸੇ ਦੇ ਮਾਲਕਾਨਾ ਹੱਕ 1000 ਸਵ. ਸ਼੍ਰੀ ਫੂਲ ਚੰਦ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਸੰਬਧੀ। ਾਮ ਜਨ ਸਧਾਰਨ ਤੇ ਸਾਰੇ ਸੰਬਧੀਆਂ ਨੂੰ ਸੂਚਿਤ ਕੀਤਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ ਫੁਲ ਚੰਦ ਹਾਇਸੀ ਸਾਈਟ ਨੇ 1040, ਸੈਕਟਰ 21–ਬੀ, ਚੰਡੀ ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਪਰਦੀਪ ਬਾਂਸਲ ਨੇ ਦਸਿਆ ਹੈ ਕਿ ਸ੍ਰੀ ਫੂਲ ਚੰਦ ਦੀ ਮੌਤ ਮਿਤੀ 22/03/2023 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਪਰਦੀਪ ਬਾਂਸਲ-ਪੁੱਤਰ, . ਰਕਸ਼ਾ ਰਾਣੀ-ਪਤਨੀ(ਮਿਤਕ), 3. ਨਰਿੰਦਰ ਬਾਂਸਲ-ਪੁੱਤਰ,

ਐਡਵੋਕੇਟ ਅਤੇ ਕਾਨੂੰਨੀ ਸਲਾਹਕਾਰ ਟਾਇਟਲ ਖੋਜ ਰਿਪੋਰਟ ਅਤੇ ਕਾਰਵਾਈ ਹਲ ਰਿਸ਼ੀ, ਐਡਵਿਕੇਟ (ਪੀ-510/2003) ਅਤੇ ਅੰਕਰ ਰਿਸ਼ੀ ਸ਼ੇਡਵੋਕੇਟ (ਪੀ-1553/2004) ਸੰਬਾਈਲ: 98140-58484 99141-38484 ਛਨ: 01762-356060 ੀ−ਮੇਲ:−rishi\_advocates@rediffmail.com ਅਤੇ

newsdeshsewak@gmail.com/Chandigarh, Saturday, 10 February, 2024

ਵੈੱਬਸਾਈਟ: www.rishiassociates.com ਤਾਵਤਰ: ਐਸਸੀਓ ਨੰ: 87. ਪਹਿਲੀ ਮੰਜਿਲ, ਰਾਇਲ ਅਸਟੇਟ ਤੇਡੀਗੜ੍ਹ ਅੰਬਾਲਾ ਹਾਈਵੇ, ਜ਼ੀਰਕਪੁਰ ਰਿਹਾਇਸ਼ ਕਮ ਦਫ਼ਤਰ: ਮਕਾਨ ਨੇ 98-ਏ, ਐਮਐਸ ਨਿਕਲੇਵ, ਢਕਲੀ, ਜ਼ੀਰਕਪੁਰ, ਜ਼ਿਲ੍ਹਾ ਐਸਏਐਸ ਨਗਰ ਸ਼ਾਬ

ਪੇਪਰ ਪ੍ਰਕਾਸ਼ਨ

(ਜੇਕਰ ਚੇਨ ਟਾਈਟਲ ਡੀਡ ਗੁਆਚ/ਗੁੰਮ ਹੋ ਗਈ ਹੈ) ਇਹ ਨੋਟਿਸ ਦਿਤਾ ਜਾਂਦਾ ਹੈ ਕਿ ਸ਼੍ਰੀ ਸੁਨੀਲ ਕੁਮਾਰ ਪੁੱਤਰ ਸ਼੍ਰੀ ਰਮਯਾਨ ਪੰਡਿਤ ਅਤੇ ਸ਼੍ਰੀਮਤੀ ਊਸ਼ਮਾ ਕੁਮਾਰੀ ਪਤਨੀ ਸ਼੍ਰੀ ਸੁਨੀਲ ਕਮਾਰ ਵਾਸੀ ਮਕਾਨ ਨੂੰ. 75. ਡਰੀਮ ਹਮਜ਼. ਐਨ ਆਈ ਏ ਹਿਰ ਬਡਾਲਾ, ਖਰੜ, ਐਸ.ਏ.ਐਸ. ਨਗਰ (ਮਹਾਲੀ) ਪੰਜਾਬ 140301 (ਇਥੇ ਗਿਰਵੀਕਾਰ/ਕਰਜਦਾਰ ਵਜੋਂ ਸੰਬੋਧਨ ਕੀਤ ਗਿਆ) ਨੇ ਫਲੈਟ/ਜਾਇਦਾਦ ਜਿਸ ਦਾ ਵੇਰਵਾ ਹੇਠ ਸਾਰਣੀ ਵਿ ਦਰਸਸਾਇਆ ਗਿਆ ਹੈ ਦਾ ਮੇਰੇ ∕ਸਾਡੇ ਗਾਹਕ ਆਈਡੀਐਫਸ ਸਟ ਬੈਂਕ ਲਿਮਿਟਡ (ਪਲਾਟ ਨੰਬਰ 28–28ਏ, ਪਹਿਲੀ ਮੰਜ਼ਿਲ ਉਦਯੋਗਿਕ ਖੇਤਰ, ਫੇਜ਼ 1, ਚੰਡੀਗੜ੍ਹ-160002) ਦੇ ਪਖ ਵਿਚ ਗਿਰਵੀਕਰਨ ਕੀਤਾ ਸੀ। ਦਸੇ ਗਿਰਵੀਕਾਰਾਂ/ਕਰਜਦ ਤਾਬਕ ਸ਼੍ਰੀ ਦਰਸ਼ਨ ਪੁੱਤਰ ਸਵਰਨ ਸਿੰਘ ਦੁਆਰਾ ਸ਼੍ਰੀ ਮਿਨੋਦ ਸੇਘ ਪੱਤਰ ਸ਼ੀ ਅਮਰ ਸਿੰਘ ਦੇ ਪਖ ਵਿਚ ਤਹਰੀਰ ਅਸਲ ਸਤਾਵੇਜ ਵਿਕਰੀ ਡੀਡ ਰਜਿਸਟ੍ਰੇਸ਼ਨ ਨੰਬਰ 1197 ਮਿਤ 25.07.2000 ਗੁਆਚ/ਗੁੰਮ ਹੋ ਗਈ ਹੈ ਅਤੇ ਲੋਕ ਨਹੀ ਰਹੀ ਸ਼ੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਅਸਲ ਇਕਰਾਰਨਾਮੇ ਡੀਡ /ਦਸਤਾਵੇਜ ਪ੍ਰਾਪਤ ਹੋਦੇ ਹਨ ਤਾਂ ਉਨਾਂ ਨੂੰ ਹੇਠ ਦਰਸਾਬ ਪਤੇ 'ਤੇ ਸੌਂਪੇ ਜਾਣ। ਇਸ ਤੋਂ ਇਲਾਵਾ, ਜੋਕਰ ਕਿਸੇ ਵਿਅਕਤ ਇਕਾਈ, ਸੰਸਥਾ ਦਾ ਦਸੀ ਜਾਇਦਾਦ ਸੰਬਧੀ ਵਿਕਰੀ, ਲੀਜ ਭਾਰ , ਗਿਰਵੀ , ਚਾਰਜ , ਭਾਰ , ਤੌਹਫਾ , ਇਜਮੈਂਟ , ਰਖ ਰਖਾਅ ਵਿਰਾਸਤ, ਗਿਰਵੀਨਾਮਾ ਜਾਂ ਹੋਰ ਕਿਸੇ ਤਰੀਕੇ ਨਾਲ ਦਾ ਜਾਇਦਾਦ ਸੰਬਧੀ ਕੋਈ ਦਾਅਵਾ ਅਤੇ/ਜਾਂ ਇਤਰਾਜ ਹੈ ਤਾਂ ਉਹ ਇਸ ਸੰਬੰਧੀ ਨਿਮਨਹਸਤਾਖਰੀ ਨੂੰ ਮੇਰੇ ਪਤੇ 'ਤੇ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 10 ਦਿਨਾਂ ਦੇ ਅੰਦਰ ਦਸਤਾਵੇਜਂ ਸਬੂਤਾਂ ਸਮੇਤ ਭੇਜ ਸਕਦਾ ਹੈ ਜਿਸ ਵਿਚ ਅਸਫਲ ਰਹਿਣ 'ਤੇ ਮਜਿਹੇ ਕਿਸੇ ਵਿਅਕਤੀ ਦਾ ਦਾਅਵਾ ਮੰਨਿਆ ਨਹੀਂ ਜਾਵੇਗਾ 10 ਦਿਨਾਂ ਦੀ ਮਿਆਦ ਖਤਮ ਹੋਣ ਉਪੰਰਤ ਇਤਰਾਜ ਦਸੇ ਫਲੈਂਟ ਜਂ ਮੇਰੇ ਗ਼ਾਹਕ 'ਤੇ ਲਾਗੂ ਨਹੀਂ ਹੋਵੇਗਾ

ਉੱਪਰੋਕਤ ਸੰਬੰਧੀ ਸਾਰਣੀ (ਜਾਇਦਾਦ ਦਾ ਵੇਰਵਾ

ਮਲਾਟ ਨੇ 3−1/4 ਮਰਲੇ ਜੋ ਜਮੀਨ ਮਿਣਤੀ 10 ਕਨਾਲ : ਗਲੇ ਦਾ 39/2496 ਹਿਸਾਜਿਸ ਦਾ ਖੇਵਟ/ਖਤੌਨੀ ਨੰ 1883/2016-2017 ਖ਼ਸਰਾ ਨੂੰ: 80//3/1/1(4-19), 4 1/1(0-2), 7/7/1(0-16), 8/1/2(2-3) ਅਤੇ 8/2/ 1(2-8) ਭਾਗ (ਕਿਟੇ) 5 (ਜਮਾਂਬਦੀ ਸਾਲ 2016-17) ਸਥਿਤੀ ਖਰੜ (ਹਦਬਸਤ ਨੰ: 184) ਐਮ.ਸੀ. ਅਤੇ ਤਹਿਸੀਲ ਖਰੜ ਜ਼ਿਲ੍ਹਾ ਐੱਸ.ਏ.ਐੱਸ. ਨਗਰ, ਪੰਜਾਬ

ਸਥਾਨ: ਖਰੜ ਮਿਤੀ 5 ਫਰਵਰੀ 2024 ਸ਼ਜੀ /-ਪੈਨਲ ਐਡਵੋਕੇਟ ਦਾ ਨਾਂ ਅਤੇ ਪਤਾ

ਰਿਸੀ ਐਸਸੀਏਟਸ ਦਫ਼ਤਰ: ਐਸਸੀਓ ਨੰ: 87, ਪਹਿਲੀ ਮੰਜ਼ਿਲ, ਰਾਇਲ ਅਸਟੇਟ ਚੰਡੀਗੜ੍ਹ ਅੰਬਾਲਾ ਹਾਈਵੇਅ, ਜ਼ੀਰਕਪਰ

#### ਪਬਲਿਕ ਨੋਟਿਸ ਸਨਮੁਖ ਸ਼੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇ ਆਫਿਸਰ, ਯ.ਟੀ., ਚੰਡੀਗੜ (ਅਸਟੇਟ ਅਫਸਰ ਦੀਆਂ

ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) ਵਿਸ਼ਾ : ਰਿਹਾਇਸੀ ਸਾਈਟ ਨੇ 1019, ਸੈਕਟਰ 15-ਬੀ, ਚੇਡੀਗੜ੍ਹ (ਆਰਪੀ 7,123) ਦੇ 33.34 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸ਼੍ਰੀਮਤੀ ਕਸ਼ਮੀਰ ਕੇਰ ਦੀ ਬਿਨਾ ਵਸੀਅਤ ਮੇਂਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਰਿਕਾਰਡ ਮੁਟਾਬਕ ਸੀ਼ਮਟੀ ਕਸ਼ਮੀਰ ਕੌਰ ਰਿਹਾਇਸੀ ਸਾਈਟ ਨੇ 1019, ਸੈਂਕਟਰ .5-ਬੀ, ਚੰਡੀਗੜ੍ਹ ਦੇ 33.34 ਫੀਸਦੀ

ਹਿੱਸੇ ਦੇ ਮਾਲਕ/ਲੀਜੀ ਹਨ। ਅਪਨੀਡ ਪਾਲ ਸਿੰਘ, ਨਵਨੀਡ ਪਾਲ ਸਿੰਘ ਨੇ ਦਸਿਆ ਹੈ ਕਿ ਸੀਮਡੀ ਕਸ਼ਮੀਰ ਕੌਰ ਦੀ ਮੌਡ ਮਿਡੀ 26/11/2023 ਨੂੰ ਹੋ ਢੁੱਕੀ ਅਤੇ ਉਸ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨਸ ਕਾਨੂੰਨੀ ਵਾਰਸ ਹਨ : 1 . ਨਵਨੀਡ ਪਾਲ ਸਿੰਘ-ਪੁੱਡਰ, ਅਪਨੀਤ ਪਾਲ ਸਿੰਘ –ਪੁੱਤਰ। ਹੁਣ, ਅਪਨੀਤ ਪਾਲ ਸਿੰਘ ਨਵਨੀਡ ਪਾਲ ਸਿੰਘ ਨੇ ਸਵ. ਸੀਮਣੀ ਕਸ਼ਮੀਰ ਕੌਰ ਦੱ ਲਕੀਅਤ ਰਿਹਾਇਸੀ ਸਾਈਟ ਨੇ 1019, ਸੈਕਟਰ 15-ਬੀ, ਚੰਡੀਗੜ ਦੇ 33.34 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਦੀ ਬਿਨਾ ਵਸੀਅਟ 'ਆਧਚ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉ ਸਟੇਟ ਅਫ਼ਸਰ, ਯੂਟੀ, ਚੇਡੀਗੜ੍ਹ ਨੂੰ ਫੋਰਨ ਸੂਚਿਡ ਕਰੇ। ਜੇਕਰ ਕਿ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਐਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਡੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ ਅਜਿਹਾ ਨਾ ਹੋਣ `ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦ ਇੰਡਕਾਲ ਇਸ ਅਨੁਸਾਰ ਉਪਰੋਕਡ ਲਾਭਪਾਡਰੀਆਂ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੇਤ ਕਿਸੇ ਦਾਅ ਨੂੰ ਮੰਨਿਆ ਨਹੀਂ ਜਾਵੇਗਾ।

ਸ਼ੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ

ਯੁਕੋ ਬੈਂਕ

ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

纶

Vardhmān

ਚੰਡੀਗੜ੍ਹ, ਸ਼ਨੀਵਾਰ, 10 ਫਰਵਰੀ, 2024

Delivering Excellence. Since 1965 ਵਰਧਮਾਨ ਟੈਕਸਟਾਈਲਜ ਲਿਮਿਟਡ

ਰਜਿਸਟਰਡ ਦਫਤਰ : ਚੰਡੀਗੜ੍ਹ ਰੋਡ, ਲੁਧਿਆਣਾ 141010 (ਪੰਜਾਬ), ਭਾਰਤ CIN:L17111PB1973PLC003345, हेंਨ ਨੂੰ . 91-161-2228943, हैंਕਸ : 91-161-2601048 E-mail: secretarial.lud@vardhman.com; Website:www.vardhman.com ਪੋਸਟਲ ਬੈਲਟ ਨੋਟਿਸ

ਮੈਂਬਰਾਂ ਨੂੰ ਇਸ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ ਨੋਟਿਸ ਵਿੱਚ ਨਿਰਧਾਰਤ ਮਤਿਆਂ 'ਤੇ ਮੈਂਬਰਾਂ ਦੀ ਮਨਜੂਰੀ ਲੈੱਣ ਲਈ ਇੱਕ ਡਾਕ ਬੈਲਟ ਨੋਟਿਸ ਉਨ੍ਹਾਂ ਮੈਂਬਰਾਂ ਨੂੰ ਇਲੈਕਟ੍ਰਾਨਿਕ ਰੁਪ ਵਿੱਚ ਸ਼ੁੱਕਰਵਾਰ, 2 ਫਰਵਰੀ, 2024, ਜੋ ਕਟ ਆਫ ਮਿਤੀ ਨੂੰ ਭੇਜੇ ਗਏ ਹਨ ਜਿਨ੍ਹਾਂ ਦਾ ਈ ਮੇਲ ਪਤਾ ਡਿਪਾਜਟਰੀ/ਡਿਪਾਜਟਰੀ ਭਾਗੀਦਾਰਾਂ, ਸੇਅਰ ਟ੍ਰਾਂਸਫਰ ਏਜੈਟ ਜਿਵੇਂ ਅਲੈਕਿਤ ਅਸਾਈਨਮੈਂਟਸ ਲਿਮਿਟੇਡ ਅਤੇ ਕੰਪਨੀ ਨਾਲ ਰਜਿਸਟਰ ਹੈ। ਕੰਪਨੀ ਨੇ ਪੋਸਟਲ ਬੈਲਟ ਨੋਟਿਸ ਨੂੰ ਇਲੈਕਟ੍ਰਾਨਿਕ ਰੁਪ ਵਿਚ ਭੇਜਣ ਦਾ ਕਾਰਜ ਸ਼ੁੱਕਰਵਾਰ, ਮਿਤੀ 9 ਫਰਵਰੀ, 2024 ਨੂੰ ਪੂਰਾ ਕਰ ਲਿਆ ਹੈ।

Jਸਟਲ ਬੈਲਟ ਨੋਟਿਸ ਕੰਪਨੀ ਦੀ ਵੈੱਬਸਾਈਟ www.vardhman.com 'ਤੇ ਅਤੇ ਸਟਾਕ ਮੈਕਸਚੇਂਜ ਦੀ ਵੈੱਬਸਾਈਟ ਜੋਕਿ ਬੀਐਸਈ ਲਿਮਟਿਡ ਅਤੇ ਨੈਸਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਿਟੇਡ ਕ੍ਰਮਵਾਰ www.bseindia.com ਅਤੇ www.nseindia.com ਤੇ ਅਤੇ ਸੈਂਟਰਲ ਡਿਪਾਜਟਰੀ ਸਰਵਿਸਿਜ (ਇੰਡੀਆ) ਲਿਮਿਟੇਡ (ਸੀਡੀਐਸਐਲ) ਦੰ ਵੈੱਬਸਾਈਟ www.evotingindia.com 'ਤੇ ਉਪਲਬਧ ਹੈ। ਜਿਨ੍ਹਾਂ ਮੈਂਬਰਾਂ ਨੂੰ ਪੋਸਟਲ ਬੈਲਟ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ, ਉਹ ਇਸ ਨੂੰ ਉਪਰੋਕਤ ਵੈੱਬਸਾਈਟਾਂ ਤੋਂ ਡਾਊਨੋਲੋਡ ਕਰ ਸਕਦੇ ਹਨ।

ਪੋਸਟਲ ਬੈਲਟ ਨੋਟਿਸ ਵਿੱਚ ਦਰਸਾਏ ਗਏ ਦਸਤਾਵੇਜ ਕੰਪਨੀ ਦੇ ਰਜਿ. ਦਫਤਰ ਵਿਖੇ ਡਿਸਪੈਚ ਦੀ ਮਿਤੀ ਤੋਂ ਪੋਸਟਲ ਬੈਲਟ/ਈ ਵੇਟਿੰਗ ਰਾਹੀ ਵੋਟ ਪਾਪਤ ਹੋਣ ਦੀ ਮਿਤੀ ਤੱਕ ਸਾਰੇ ਕਾਰਜ ਵਾਲੇ ਦਿਨ ਕਾਰਜਕਾਰੀ ਘੰਟਿਆਂ ਦੌਰਾਨ ਜਾਂਚ ਲਈ ਉਪਲਬੱਧ ਹਨ। ਈ-ਵੋਟਿੰਗ ਲਈ ਹਿਦਾਇਤਾਂ :

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਲਾਗੂ ਸਰਕੂਲਰ ਦੇ ਅਨੁਸਾਰ, ਕੰਪਨੀ ਆਪਣੇ ੀਂਬਰਾਂ ਨੂੰ ਸਿਰਫ ਇਲੈਕਟ੍ਰਾਨਿਕ ਸਾਧਨਾਂ ("ਈ–ਵੋਟਿੰਗੌ") ਦੁਆਰਾ ਉਕਤ ਪੋਸਟਲ ਬੈਲਟ ਨੋਟਿਸ ਵਿੱਚ ਪਸਤਾਵਿਤ ਮਤਿਆਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹਲਤ ਪਦਾਨ ਕਰ ਰਹੀ ਹੈ ਅਤੇ ਪੋਸਟਲ ਬੈਲਟ ਨੋਟਿਸ ਦੀਆਂ ਹਾਰਡ ਕਾਪੀਆਂ ਅਤੇ ਪੋਸਟਲ ਬੈਲਟ ਫਾਰਮ ਅਤੇ ਪੀ-ਪੇਡ ਵਪਾਰਕ ਲਿਫਾਫੇ ਇਸ ਡਾਕ ਬੈਲਟ ਲਈ ਮੈਂਬਰਾਂ ਨੂੰ ਨਹੀਂ ਭੇਜੇ ਜਾਣਗੇ।ਮੈਂਬਰ ਦੀ ਸਹਿਮਤੀ ਜਾਂ ਅਸਹਿਮਤੀ ਦਾ ਸੰਚਾਰ ਰਿਮੋਟ ਈ-ਵੋਟਿੰਗ ਪਕਿਰਿਆ ਦੁਆਰਾ ਹੀ ਹੋਵੇਗਾ ਕੈਪਨੀ ਨੇ ਈ-ਵੋਟਿੰਗ ਸਹਲਤ ਪਦਾਨ ਕਰਨ ਲਈ ਸੀਡੀਸੀਐਲ ਏਜੈਸੀ ਦੇ ਤੌਰ 'ਤੇ ਸੇਵਾਵ ਲਈਆਂ ਹਨ। ਇਲੈਕਟਾਨਿਕ ਮੌਡ ਰਾਹੀਂ ਵੋਟਿੰਗ ਸ਼ਨੀਵਾਰ, 10 ਫਰਵਰੀ, 2024 (ਸਵੇਰੇ 9:00 ਵਜੇ) ਤੋਂ ਸ਼ੁਰੂ ਹੋਵੇਗੀ ਅਤੇ ਐਤਵਾਰ, 10 ਮਾਰਚ, 2024 (ਸਾਮ 5:00 ਵਜੇ) ਨੂੰ ਸਮਾਪਤ ਜੋਵੇਗੀ।

ਉਪਰੋਕਤ ਮਿਤੀ ਅਤੇ ਸਮੇਂ ਤੋਂ ਬਾਅਦ ਈ-ਵੋਟਿੰਗ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਉਪਰੋਕਤ ਮਿਆਦ ਦੀ ਸਮਾਪਤੀ 'ਤੇ ਈ-ਵੋਟਿੰਗ ਮਾਡਿਊਲ ਨੂੰ ਸੀਡੀਐਸਐਲ ਦੁਆਰਾ ਤੁਰੰਤ ਬੈਦ ਕਰ ਦਿੱਤਾ ਜਾਵੇਗਾ।

ਡੀਮੈਂਟਰੀਅਲਾਈਜਡ ਮੋਡ, ਫੀਜੀਕਲ ਮੋਡ ਵਿੱਚ ਸੇਅਰ ਰੱਖਣ ਵਾਲੇ ਮੈਂਬਰਾਂ ਦੁਆਰਾ ਈ ਵੋਟਿੰਗ ਅਤੇ ਜਿਨ੍ਹਾਂ ਮੈਂਬਰਾਂ ਨੇ ਆਪਣਾ ਈ–ਮੇਲ ਪਤਾ ਰਜਿਸਟਰ ਨਹੀਂ ਕੀਤਾ ਹੈ, ਪੋਸਟਲ ਬੈਲਟ ਨੋਟਿਸ ਵਿੱਚ ਪਦਾਨ ਕੀਤਾ ਗਿਆ ਹੈ।

ਇੱਕ ਵਿਅਕਤੀ, ਜਿਸ ਦਾ ਨਾਮ ਕੱਟ-ਆਫ਼ ਮਿਤੀ 'ਤੇ ਮੈਂਬਰਾਂ ਦੇ ਰਜਿਸਟਰ/ਲਾਭਕਾਰ ਮਾਲਕਾਂ ਦੀ ਸਚੀ ਵਿੱਚ ਦਰਜ ਹੈ, ਸਿਰਫ ਈ-ਵੋਟਿੰਗ ਦੇ ਉਦੇਸ ਲਈ ਯੋਗ ਮੰਨਿਆ ਜਾਵੇਗਾ ਵੋਟਿੰਗ ਅਧਿਕਾਰ ਕਟ-ਆਫ ਮਿਤੀ 'ਤੇ ਕੈਪਨੀ ਦੀ ਅਦਾਇਗੀ ਕੀਤੀ ਇਕਇਟੀ ਸ਼ੇਅਰ ਪੈਜੀ ਾਂ ਅਨੁਪਾਤ ਵਿੱਚ ਹੁਣਗੇ।ਇੱਕ ਵਿਅਕਤੀ ਜੋ ਕੱਟ-ਆਫ ਮਿਤੀ 'ਤੇ ਮੈਂਬਰ ਨਹੀਂ ਹੈ. ਉਹ ਇ ਨੋਟਿਸ ਨੂੰ ਸਿਰਫ ਜਾਣਕਾਰੀ ਦੇ ਉਦੇਸ ਲਈ ਵਰਤੇਗਾ।

ਈ−ਮੇਲ ਪਤੇ ਨੂੰ ਰਜਿਸਟਰ ਕਰਨ∕ਅਪਡੇਟ ਕਰਨ ਦਾ ਤਰੀਕਾ

ਤੇ, ਭੌਤਿਕ ਸੇਅਰਧਾਰਕਾਂ ਲਈ– ਕਿਰਪਾ ਕਰਕੇ ਲੋੜੀਂਦੇ ਵੇਰਵੇ ਜਿਵੇਂ ਕਿ ਫੋਲੀਓ ਨੰਬਰ, ਸੇਅਰਧਾਰ ਾ ਨਾਮ, ਸੇਅਰ ਸਰਟੀਫਿਕੇਟ ਦੀ ਸਕੋਨ ਕੀਤੀ ਕਾਪੀ (ਅੱਗੇ ਅਤੇ ਪਿੱਛੇ), ਪੈਨ (ਪੈਨ ਕਾਰਡ ਦੀ ਸਵੇ ਤਸਦੀਕਸਦਾ ਸਕੋਨ ਕੀਤੀ ਕਾਪੀ), ਆਧਾਰ (ਆਧਾਰ ਦੀ ਸਵੈ–ਤਸਦੀਕਸਦਾ ਸਕੋਨ ਕੀਤੀ ਕਾਪੀ ਈਮੇਲ secretarial.lud@vardhman.com/rta@alankit.com. 'ਤੇ ਭੇਜੋ ਅ, ਡੀਮੈਂਟ ਸੇਅਰਧਾਰਕਾਂ ਲਈ – ਕਿਰਪਾ ਕਰਕੇ ਆਪਣੀ ਈਮੇਲ ਆਈਡੀ ਅਤੇ ਮੌਬਾਈਲ ਨੰਬਰ ਨੂੰ ਤੁਹਾਡੇ ਸੰਬੰਧਤ ਡਿਪਾਜਟਰੀ ਭਾਗੀਦਾਰ (ਡੀਪੀ) ਨਾਲ ਅਪਡੇਟ ਕਰੋ।

ਮਤਾ, ਜੇਕਰ ਪ੍ਰਵਾਨ ਕੀਤਾ ਜਾਂਦਾ ਹੈ, ਤਾਂ ਇਹ ਮੰਨਿਆ ਜਾਵੇਗਾ ਕਿ ਈ-ਵੋਟਿੰਗ ਦੀ ਆਖਰੀ ਮਿਤੀ ਜੋ ਕਿ ਐਤਵਾਰ, 10 ਮਾਰਚ, 2024 ਨੂੰ ਪਾਸ ਕੀਤਾ ਗਿਆ ਹੈ।ਈ-ਵੋਟਿੰਗ ਦਾ ਨਤੀਜਾ ਈ-ਪ੍ਰਕਿਰਿਆ ਦੀ ਸਮਾਪਤੀ ਤੋਂ 2 ਕੰਮਕਾਜੀ ਦਿਨਾਂ ਨੂੰ ਜਾਂ ਇਸ ਤੋਂ ਪਹਿਲਾਂ ਘੋਸਿਤ ਕੀਤਾ ਜਾਵੇਗਾ ਅਤੇ ਕੰਪਨੀ, ਸੀਡੀਐਸਐਲ ਅਤੇ ਸਟਾਕ ਐਕਸਚੇਜ ਦੀ ਵੈਬਸਾਈਟ, ਜਿੱਥੇ ਕੰਪਨੀ ਦੇ ਸ਼ੇਅਰ ਸੂਚੀਬੱਧ ਹਨ 'ਤੇ ਜਾਂਚਕਰਤਾ ਦੀ ਰਿਪੋਰਟ ਦੇ ਨਾਲ ਪੁਦਰਸਿਤ ਕੀਤਾ ਜਾਵੇਗਾ।

ਮੈਸ, ਖੰਨਾ ਅਸਵਨੀ ਐਂਡ ਐਸੋਸੀਏਟਸ, ਪੈਕਟਿਸਿੰਗ ਕੈਪਨੀ ਸੈਕਟਰੀਜ (ਸਰਟੀਫਿਕੇਟ ਆਫ ਪ੍ਰੈਕਟਿਸ ਨੰਬਰ 2220) ਨੂੰ ਨਿਰਪੱਖ ਅਤੇ ਪਾਰਦਰਸੀ ਢੰਗ ਨਾਲ ਈ–ਵੋਟਿੰਗ ਵਿਧੀ ਰਾਹੀ ਪੁਸਟਲ ਬੈਲਟ ਪ੍ਰਕਿਰਿਆ ਨੂੰ ਸੰਚਾਲਿਤ ਕਰਨ ਲਈ ਜਾਂਚਕਰਤਾ ਵਜੋਂ ਨਿਯੁਕਤ ਕੀਤਾ ਗਿਆ

ਜੇਕਰ ਤੁਹਾਡੇ ਕੋਲ ਸੀਡੀਐਸਐਲ ਈ-ਵੋਟਿੰਗ ਸਿਸਟਮ ਤੋਂ ਈ-ਵੋਟਿੰਗ ਸੰਬੰਧੀ ਕੋਈ ਸਵਾਲ ਜ ਸਮੱਸਿਆਵਾਂ ਹਨ, ਤਾਂ ਤੁਸੀਂ helpdesk.evoting@cdslindia.com 'ਤੇ ਈਮੇਲ ਲਿਖ ਸਕਦੇ ਹੋ ਜਾਂ 1800 22 55 33 'ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਹੇਠਾਂ ਦਿੱਤੇ ਪਤੇ ਤੇ ਸੰਪਰਕ ਕਰ ਸਕਦੇ ਹੈ।

ਸੈਪਰਕ ਵਿਅਕਤੀ: ਸੀ ਸੈਜੈ ਗਪਤਾ ਅਹਦਾ : ਕੈਪਨੀ ਸਕੱਤਰ

ਸਥਾਨ : ਲੁਧਿਆਣਾ

ਮਿਤੀ : 9.2.2024

ਪਤਾ: ਰਜਿਸਟਰਡ ਦਫਤਰ, ਵਰਧਮਾਨ ਪ੍ਰੀਮਿਸਸ, ਚੰਡੀਗੜ੍ਹ ਰੋਡ, ਲੁਧਿਆਣਾ-141010 ਪੰਜਾਬ

ਈ-ਮੇਲ: secretarial.lud@vardhman.com

ਵੱਨ ਨੰਬਰ: 0161-2228943-48 ਬਾ ਹੁਕਮ ਬੋਰਡ ਆਫ ਡਾਇਰੈਕਟਰਜ

ਸਹੀ/ (ਸੰਜੈ ਗਪਤਾ ਕੰਪਨੀ ਸਕੱਤਰ

ਜੋਨਲ ਦਫਤਰ : ਐਸਸੀਓ 113-114-115 ਮਾਸਟਰ ਤਾਰਾ ਸਿੰਘ ਨਗਰ, ਜਲੰਧਰ, 144001, ਈਮੇਲ : zo.jIndhar@ucobank.co.in

#### (ਰੂਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

ਜਵੇਂ ਕਿ ਨਿਮਨ ਹਸਤਾਖਰੀ ਜੋ ਕਿ ਯੂਕੇ ਬੈਂਕ, ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 (2002 ਦਾ 54) ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 3 ਨਾਲ ਪੜ੍ਹਿਆ ਜਾਵੇ ਤਹਿਤ ਕਰਜਦਾਰਾਂ/ਗਰੈਟਰਾਂ ਨੂੰ ਹੇਠ ਦਰਸਾਏ ਮਿਤੀਆਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਹੇਠ ਦਰਸਾਏ ਕਰਜ਼ਦਾਰਾਂ/ਗਰੈਟਰਾਂ ਨੂੰ ਸੰਬਧਤ ਡਿਮਾਂਡ ਨੋਟਿਸ ਵਿਚ ਦਰਸਾਈ ਰਕਮ ਦਸੇ ਨੋਟਿਸ ਦੇ ਪਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ।

ਕਰਜ਼ਦਾਰ/ਗਰੈਟਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੇ ਕਰਜ਼ਦਾਰਾਂ/ਗਰੈਟਰ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਸਕਓਰਿਟੀ ਇੰਟਰੈਸਟ (ਇਨਫੇਰਮੈਂਟ) ਰੁਲਜ 2002 ਦੇ ਰੁਲ 8 ਨਾਲ ਪੜ੍ਹਿਆ ਜਾਵੇ ਤਹਿਤ ਕਬਜ਼ਾ ਲੈ ਲਿਆ ਹੈ।

ਕਰਜ਼ਦਾਰਾਂ/ਗਰੇਟਰਾਂ ਨੂੰ ਖ਼ਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਸੂਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ, ਜਾਇਦਾਦ ਨਾਲ ਲੈਣ-ਦੇਣ ਬਣਦੀ ਵਸੂਲੀ ਦੀ ਰਕਮ ਨੂੰ ਘਟਾ ਕੇ ਜੇਕਰ ਕੋਈ ਹੈ, ਹੋਰ ਚਾਰਜ/ਖਰਚੇ, ਲਾਗਤਾਂ ਇਸ ਉਪਰੰਤ ਲਈ ਯੂਕੇ ਬੈਂਕ, ਦੇ ਚਾਰਜ ਦਾ ਵਿਸ਼ਾ ਹੋਵੇਗਾ।

(ਕਰਜ਼ਦਾਰਾਂ/ਗਰੰਟਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਗਿਰਵੀ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ)।







